

ਇੱਕ ਨਵੀਂ ਕਿਸਮ ਦੀ ਸਿਹਤ ਸੰਭਾਲ ਨੂੰ ਅੱਗੇ ਵਧਾਉਣਾ



ਸਾਡੇ ਨਤੀਜੇ

ਮਰੀਜ਼ ਮੁਲਾਕਾਤਾਂ

 **1,625,207**

ਸਰਜਰੀ ਸੰਬੰਧੀ ਪ੍ਰਕਿਰਿਆਵਾਂ

 **63,233**

694,778

ਬਾਹਰੀ-ਮਰੀਜ਼ਾਂ ਵੱਲੋਂ ਮੁਲਾਕਾਤਾਂ – ਐਂਬੂਲੇਟਰੀ ਸੰਭਾਲ

1,279

ਬਿਸਤਰੇ 

656,816

ਤਸਖੀਸੀ ਸੇਵਾਵਾਂ

62,874

ਅੰਦਰੂਨੀ-ਮਰੀਜ਼ਾਂ ਵਜੋਂ ਦਾਖਲੇ

ਜਣੇਪੇ

 **8,712**

ਸੰਕਟਕਾਲੀਨ ਵਿਭਾਗ ਵਿੱਚ ਮੁਲਾਕਾਤਾਂ

 **273,613**

 **16**

ਸਿਫਾਰਸ਼ ਕਰਨ ਤੋਂ ਲੈਕੇ ਪੱਕੀ ਤਸਖੀਸ ਤੱਕ ਦਿਨਾਂ ਦਾ ਔਸਤ ਉਡੀਕ ਸਮਾਂ, ਸਾਡੇ ਛਾਤੀਆਂ ਦੀ ਤਸਖੀਸ ਮੁਲਾਂਕਣ ਪ੍ਰੋਗਰਾਮ ਕਰਕੇ, 46 ਦੀ ਔਸਤ ਤੋਂ ਥੱਲੇ ਆ ਗਿਆ ਹੈ

ਚਿਰਕਾਲੀਨ ਡਾਇਬਿਟੀਜ਼ ਵਾਲੇ ਮਰੀਜ਼ਾਂ ਵਾਸਤੇ ਹਸਪਤਾਲ ਵਿੱਚ ਦਾਖਲਿਆਂ ਅਤੇ ਸੰਕਟਕਾਲੀਨ ਵਿਭਾਗ ਵਿੱਚ ਮੁਲਾਕਾਤਾਂ ਵਿੱਚ ਕਟੌਤੀ

↓ 55%

ਸਾਡੇ ਭਾਈਚਾਰੇ ਵੱਲੋਂ ਸਮਰਥਨ ਵਿੱਚ ਦਿੱਤਾ ਗਿਆ ਧਨ (ਮਿਲੀਅਨ)

\$32.1

112,075

ਭਾਈਚਾਰਾ ਮੈਂਬਰ

ਸਾਡੀ ਟੈਲੀਫੋਨ ਟਾਊਨ ਹਾਲ ਮੀਟਿੰਗ ਅਤੇ ਟਾਕ ਟਿਲੀਅਮ ਟੀਵੀ ਸ਼ੋਅ ਰਾਹੀਂ ਸ਼ਾਮਲ ਕੀਤੇ ਗਏ

113

ਭਾਈਚਾਰੇ ਵਿੱਚੋਂ ਫੰਡ

ਇਕੱਤਰ ਕਰਨ ਦੇ ਸਮਾਗਮਾਂ ਨੇ **\$1,100,000**

ਸਾਡੀ ਰਣਨੀਤਕ ਯੋਜਨਾ

ਸਾਡਾ ਮਿਸ਼ਨ

ਇੱਕ ਵਧੇਰੇ ਸਿਹਤਮੰਦ ਭਾਈਚਾਰੇ ਵਾਸਤੇ ਨਵੀਂ ਕਿਸਮ ਦੀ ਸਿਹਤ ਸੰਭਾਲ

ਸਾਡੇ ਵਿਸ਼ਵਾਸ



ਅਸੀਂ ਅਜਿਹੀ ਸਿਹਤ ਸੰਭਾਲ ਵਿੱਚ ਵਿਸ਼ਵਾਸ ਕਰਦੇ ਹਾਂ ਜੋ ਤੁਹਾਡੇ ਲਈ ਕੰਮ ਕਰਦੀ ਹੈ



ਅਸੀਂ ਮਾਪਿਆਂ ਅਤੇ ਪਰਿਵਾਰਾਂ ਦੀ ਸਰਗਰਮ ਭਾਗੀਦਾਰੀ ਵਿੱਚ ਵਿਸ਼ਵਾਸ ਰੱਖਦੇ ਹਾਂ



ਅਸੀਂ ਗੁਣਵੱਤਾ ਅਤੇ ਕਾਢ ਵਿੱਚ ਵਿਸ਼ਵਾਸ ਰੱਖਦੇ ਹਾਂ



ਅਸੀਂ ਟੀਮ-ਕਾਰਜ ਦੀ ਸਕਤੀ ਵਿੱਚ ਵਿਸ਼ਵਾਸ ਰੱਖਦੇ ਹਾਂ

ਸਾਡੇ ਟੀਚੇ

ਗੁਣਵੱਤਾ • ਪਹੁੰਚ • ਟਿਕਣਯੋਗਤਾ

ਸਾਡੀਆਂ ਤਰਜੀਹਾਂ

ਸਰਵਉੱਚ ਗੁਣਵੱਤਾ ਦੀ ਸੰਭਾਲ, ਸ਼ਾਨਦਾਰ ਤਜਰਬਾ • ਸਹੀ ਸੰਭਾਲ, ਸਹੀ ਸਥਾਨ, ਸਹੀ ਸਮਾਂ • ਖੋਜ, ਕਾਢ ਅਤੇ ਸਿੱਖਿਆ

ਸਾਡੀਆਂ ਕਦਰਾਂ ਕੀਮਤਾਂ

ਦਇਆ • ਸ਼੍ਰੇਠਤਾ • ਹੌਂਸਲਾ

ਸਾਡੇ ਮੁਖੀਆਂ ਅਤੇ CEOs ਵੱਲੋਂ ਸੰਦੇਸ਼

ਇੱਕ ਹਸਪਤਾਲ ਬਣਨ ਤੋਂ ਲੈਕੇ ਪਿਛਲੇ ਚਾਰ ਸਾਲਾਂ ਦਰਮਿਆਨ ਅਸੀਂ ਬਹੁਤ ਦੂਰ ਆ ਗਏ ਹਾਂ। ਅਸੀਂ ਉੱਚ ਗੁਣਵੱਤਾ ਵਾਲੀ, ਮਰੀਜ਼-ਕੇਂਦਰਿਤ ਸੰਭਾਲ ਪ੍ਰਦਾਨ ਕਰਾਉਣ ਲਈ ਤੁਹਾਡੇ ਨਾਲ ਕੀਤੇ ਵਾਅਦੇ ਨੂੰ ਪੂਰਾ ਰਹੇ ਹਾਂ ਜਿਸ ਵਿੱਚ ਸਭ ਤੋਂ ਵਧੀਆ ਸਿਹਤ ਸੰਭਾਲ ਪੇਸ਼ੇਵਰਾਂ ਦੁਆਰਾ ਸਹਾਇਤਾ ਕੀਤੀ ਜਾਂਦੀ ਹੈ।

ਤੁਹਾਡੇ ਸਮਰਥਨ ਦੇ ਨਾਲ, ਅਸੀਂ ਦੇਸ਼ ਵਿੱਚ ਸਭ ਤੋਂ ਵੱਧ ਪ੍ਰਦਰਸ਼ਨ ਕਰਨ ਵਾਲੇ ਹਸਪਤਾਲਾਂ ਵਿੱਚੋਂ ਇੱਕ ਬਣ ਗਏ ਹਾਂ। ਹਰ ਦਿਨ, ਅਸੀਂ ਲੋਕਾਂ ਦੇ ਇੱਕ ਵੱਡੇ ਅਤੇ ਵੱਧਣ ਵਾਲੇ ਗਰੁੱਪ ਨੂੰ ਸੇਵਾਵਾਂ ਦਿੰਦੇ ਹਾਂ, ਜਿੰਨ੍ਹਾਂ ਵਿੱਚੋਂ ਹਰੇਕ ਦੀਆਂ ਵਿਲੱਖਣ ਲੋੜਾਂ ਹੁੰਦੀਆਂ ਹਨ। ਸਭ ਤੋਂ ਵੱਧ ਅਸਰ ਪਾਉਣ ਵਾਲੇ ਅਤੇ ਇੱਕ ਵਧੇਰੇ ਸਿਹਤਮੰਦ ਭਾਈਚਾਰੇ ਦੀ ਸਿਰਜਣਾ ਕਰਨ ਲਈ ਸਾਨੂੰ ਇਸ ਬਾਰੇ ਵੱਖਰੇ ਤਰੀਕੇ ਨਾਲ ਸੋਚਣਾ ਪਿਆ ਹੈ ਕਿ ਸਾਡੀਆਂ ਸੇਵਾਵਾਂ ਨੂੰ ਕਿਵੇਂ ਵਿਉਂਤਿਆ ਅਤੇ ਡਿਜ਼ਾਈਨ ਕੀਤਾ ਜਾਂਦਾ ਹੈ, ਖਾਸ ਕਰਕੇ ਉਹਨਾਂ ਮਰੀਜ਼ਾਂ ਵਾਸਤੇ ਜੋ ਹਸਪਤਾਲ ਦੀ ਵਧੇਰੇ ਅਕਸਰ ਵਰਤੋਂ ਕਰਦੇ ਹਨ। ਸਾਡੀਆਂ ਚਾਰਦੀਵਾਰੀਆਂ ਦੇ ਅੰਦਰ ਅਤੇ ਭਾਈਚਾਰੇ ਵਿੱਚ ਭਾਈਚਾਰੀਆਂ ਰਾਹੀਂ ਸਾਡੇ ਵੱਲੋਂ ਕੀਤੇ ਸਾਰੇ ਸੁਧਾਰ ਬਿਹਤਰ ਮਰੀਜ਼ ਸੰਭਾਲ ਵਿੱਚ ਸਿੱਧੇ ਤੌਰ 'ਤੇ ਯੋਗਦਾਨ ਪਾ ਰਹੇ ਹਨ ਅਤੇ ਭਵਿੱਖ ਦੀ ਮੰਗ ਵਾਸਤੇ ਯੋਜਨਾ ਬਣਾਉਣ ਵਿੱਚ ਸਾਡੀ ਮਦਦ ਕਰ ਰਹੇ ਹਨ।

ਇੱਕ ਵਧੇਰੇ ਸਿਹਤਮੰਦ ਭਾਈਚਾਰੇ ਵਾਸਤੇ ਇੱਕ ਨਵੀਂ ਕਿਸਮ ਦੀ ਸਿਹਤ ਸੰਭਾਲ ਨੂੰ ਅੱਗੇ ਵਧਾਉਣ ਵਿੱਚ ਸਾਡੇ ਖੇਤਰ ਵਿੱਚ ਵਾਪਰ ਰਹੇ ਜਨ-ਅੰਕੜਿਆਂ ਵਿੱਚ ਜ਼ਬਰਦਸਤ ਵਾਧੇ ਅਤੇ ਉਹਨਾਂ ਵਿਚਲੀਆਂ ਤਬਦੀਲੀਆਂ ਵਾਸਤੇ ਯੋਜਨਾ ਬਣਾਉਣਾ ਵੀ ਸ਼ਾਮਲ ਹੈ। ਅਸੀਂ ਜਾਣਦੇ ਹਾਂ ਕਿ ਅਗਲੇ 20 ਸਾਲਾਂ ਦੌਰਾਨ, ਓਨਟਾਰੀਓ ਵਿੱਚ ਕਿਸੇ ਵੀ ਹਸਪਤਾਲ ਨੂੰ ਟ੍ਰਿਲੀਅਮ ਹੈਲਥ ਪਾਰਟਨਰਜ਼ ਨਾਲੋਂ ਵਧੇਰੇ ਸੇਵਾਵਾਂ ਅਤੇ ਬਿਸਤਰਿਆਂ ਦੀ ਲੋੜ ਨਹੀਂ ਪਵੇਗੀ। ਇਸੇ ਕਰਕੇ ਅਸੀਂ ਸਾਡੇ ਮਰੀਜ਼ਾਂ ਨੂੰ ਪੇਸ਼ਕਸ਼ ਕੀਤੀ ਜਾਂਦੀ ਸੰਭਾਲ ਦੇ ਤਰੀਕੇ ਨੂੰ ਬਦਲਣ ਲਈ ਇਕੱਠਿਆਂ ਮਿਲਕੇ ਕੰਮ ਕਰ ਰਹੇ ਹਾਂ, ਜਿੱਥੇ ਧਿਆਨ ਉਹਨਾਂ ਦੇ ਸਾਡੇ ਨਾਲ ਅਨੁਭਵ 'ਤੇ ਕੇਂਦਰਿਤ ਕੀਤਾ ਜਾਂਦਾ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਕਾਢਕਾਰੀ ਰਣਨੀਤੀਆਂ ਲਾਗੂ ਕਰ ਰਹੇ ਹਾਂ ਕਿ ਸਾਡੇ ਮਰੀਜ਼ਾਂ ਨੂੰ ਸਹੀ ਸਮੇਂ 'ਤੇ ਸਹੀ ਸਥਾਨ ਵਿੱਚ ਸਹੀ ਸੰਭਾਲ ਮਿਲੇ – ਚਾਹੇ ਤੁਸੀਂ ਸਾਡੇ ਹਸਪਤਾਲਾਂ ਦੀਆਂ ਚਾਰਦੀਵਾਰੀਆਂ ਅੰਦਰ ਹੋਵੋ ਜਾਂ ਇਹਨਾਂ ਤੋਂ ਬਾਹਰ।

ਹਸਪਤਾਲ ਦੇ ਅੰਦਰ ਮਰੀਜ਼ਾਂ ਨੂੰ ਸੰਕਟਕਾਲੀਨ ਵਿਭਾਗ ਦੇ ਗੈਰ-ਜ਼ਰੂਰੀ ਗੋੜਿਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹੋਏ, ਅਸੀਂ ਅਜਿਹੇ ਪ੍ਰੋਗਰਾਮਾਂ ਦੀ ਅਦਾਇਗੀ ਕਰ ਰਹੇ ਹਾਂ ਜੋ ਮਰੀਜ਼ਾਂ ਵਾਸਤੇ ਕੰਮ ਕਰਦੇ ਹਨ। ਉਡੀਕ ਸਮਿਆਂ ਨੂੰ ਹੋਰ ਵੀ ਘੱਟ ਕਰਨ ਲਈ ਅਸੀਂ ਅੰਤਰਰਾਸ਼ਟਰੀ ਤੌਰ 'ਤੇ ਮਾਨਤਾ-ਪ੍ਰਾਪਤ ਸਰਵੋਤਮ ਪ੍ਰਥਾਵਾਂ ਦੀ ਪਾਲਣਾ ਕਰ ਰਹੇ ਹਾਂ। ਅਸੀਂ ਵਧੇਰੇ ਲਚਕਦਾਰ ਸਮਿਆਂ 'ਤੇ ਸੇਵਾਵਾਂ ਪ੍ਰਦਾਨ ਕਰਵਾ ਰਹੇ ਹਾਂ ਜੋ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਵਾਸਤੇ ਬਿਹਤਰ ਤਰੀਕੇ ਨਾਲ ਕੰਮ ਕਰਦੀਆਂ ਹਨ। ਮਰੀਜ਼ ਸੰਭਾਲ ਸੇਵਾਵਾਂ ਨੂੰ ਇਕੱਠਿਆਂ ਕਰਕੇ ਅਤੇ ਇਹਨਾਂ ਵਿੱਚ ਤਾਲਮੇਲ ਬਿਠਾਕੇ ਅਸੀਂ ਸਾਡੇ ਸਰੋਤਾਂ ਦੀ ਸਰਵੋਤਮ ਵਰਤੋਂ ਕਰ ਰਹੇ ਹਾਂ ਅਤੇ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਪਹੁੰਚ ਨੂੰ ਸਟ੍ਰੀਮਲਾਈਨ ਕਰ ਰਹੇ ਹਾਂ

ਹਸਪਤਾਲ ਦੇ ਬਾਹਰ, ਅਸੀਂ ਬਿਹਤਰ ਤਾਲਮੇਲ ਰਾਹੀਂ ਮਰੀਜ਼ਾਂ ਵਾਸਤੇ ਸੰਭਾਲ ਵਿੱਚ ਸੁਧਾਰ ਕਰਨ ਲਈ ਮਜ਼ਬੂਤ ਭਾਈਚਾਰੀਆਂ ਦਾ ਨਿਰਮਾਣ ਕਰ ਰਹੇ ਹਾਂ ਅਤੇ ਇਹ ਯਕੀਨੀ ਬਣਾ ਰਹੇ ਹਾਂ ਕਿ ਉਹਨਾਂ ਨੂੰ ਘਰ ਦੇ ਵਧੇਰੇ ਨੇੜੇ ਵਧੇਰੇ ਸੰਭਾਲ ਮਿਲੇ।

ਅਗਲੇ 20 ਸਾਲਾਂ ਦੌਰਾਨ 955 ਹੋਰ ਬਿਸਤਰਿਆਂ, ਭਾਈਚਾਰੇ ਵਿੱਚ 221 ਲੰਬੀ-ਮਿਆਦ ਦੀ ਸੰਭਾਲ ਵਾਸਤੇ ਬਿਸਤਰਿਆਂ, ਮਿਸੀਸਾਊਗਾ ਵਿੱਚ ਇੱਕ ਨਵਾਂ ਜ਼ਰੂਰੀ ਸੰਭਾਲ ਕੇਂਦਰ ਅਤੇ ਭਾਈਚਾਰਕ ਸਿਹਤ ਕਲੱਬਾਂ ਜਿੱਥੇ ਇੱਕੋ ਛੱਤ ਹੇਠ ਸੁਵਿਧਾਜਨਕ ਤੌਰ 'ਤੇ ਵਿਸ਼ੇਸ਼ ਸੇਵਾਵਾਂ ਰੱਖੀਆਂ ਜਾਂਦੀਆਂ ਹਨ, ਇਸ ਪ੍ਰੋਜੈਕਟ ਕੀਤੀ ਲੋੜ ਦਾ ਹੱਲ ਕਰਨ ਲਈ, ਅਸੀਂ ਸਾਡੇ ਵੱਡੇ ਮਾਸਟਰ ਪਲਾਨ ਦੇ ਲਾਗੂਕਰਨ ਦੀ ਵਕਾਲਤ ਕਰਨ ਵਾਸਤੇ ਸਰਕਾਰ ਅਤੇ ਭਾਈਚਾਰਕ ਭਾਈਚਾਰੀਆਂ ਨਾਲ ਸਰਗਰਮ ਤੌਰ 'ਤੇ ਲਗਾਤਾਰ ਕਾਰਜ ਕਰ ਰਹੇ ਹਾਂ। ਪਿਛਲੇ ਸਾਲ, ਵਿੱਤ ਮੰਤਰੀ MPP ਚਾਰਲਸ ਸਾਉਸਾ ਦੁਆਰਾ ਘੋਸ਼ਣਾ ਕੀਤੀ \$5 ਮਿਲੀਅਨ ਗਰਾਂਟ ਪ੍ਰਾਪਤ ਕਰਕੇ ਸਾਨੂੰ ਖੁਸ਼ੀ ਹੋਈ, ਅਤੇ ਅਸੀਂ ਇਸ ਨਵੇਂ ਵਿਕਾਸ ਵਾਸਤੇ ਯੋਜਨਾਬੰਦੀ ਦਾ ਅਗਲਾ ਪੜਾਅ ਸਪੁਰਦ ਕਰ ਦਿੱਤਾ ਹੈ। ਆਉਣ ਵਾਲੇ ਸਾਲ ਵਿੱਚ ਸਾਡੇ ਭਾਈਚਾਰੇ ਨਾਲ ਇਸ ਪ੍ਰੋਜੈਕਟ ਬਾਰੇ ਪ੍ਰਗਤੀ ਸਾਂਝੀ ਕਰਨ ਦੀ ਸਾਨੂੰ ਉਤਸੁਕਤਾ ਨਾਲ ਉਡੀਕ ਹੈ।

ਜਦ ਅਸੀਂ ਨਵੀਂ ਕਿਸਮ ਦੀ ਸਿਹਤ ਸੰਭਾਲ ਦੀ ਅਦਾਇਗੀ ਕਰਨ ਲਈ ਪੂਰਾ ਤਾਣ ਲਾ ਰਹੇ ਹਾਂ ਤਾਂ ਸਭ ਤੋਂ ਅਹਿਮ ਭਾਈਚਾਰੀਆਂ ਉਹ ਹਨ ਜਿੰਨ੍ਹਾਂ ਦਾ ਅਸੀਂ ਵਿਕਾਸ ਕੀਤਾ ਹੈ ਅਤੇ ਭਾਈਚਾਰੇ ਵਿਚਲੇ ਲੋਕਾਂ ਨਾਲ ਅਸੀਂ ਨਿਰਮਾਣ ਕਰਨਾ ਜਾਰੀ ਰੱਖਾਂਗੇ। ਇਸ ਕਾਰਜ ਨੂੰ ਵਿਉਂਤਣ ਅਤੇ ਲਾਗੂਕਰਨ ਲਈ ਸ਼ਮੂਲੀਅਤ ਸਾਡੀ ਪ੍ਰਕਿਰਿਆ ਦਾ ਹਿੱਸਾ ਰਹੀ ਹੈ। ਅਸੀਂ ਸਾਡੇ ਅਮਲੇ, ਮਰੀਜ਼ਾਂ ਅਤੇ ਭਾਈਚਾਰੇ ਨਾਲ ਸਰਗਰਮ ਭਾਗੀਦਾਰੀ ਵਜੋਂ ਸ਼ਮੂਲੀਅਤ ਕਰਨਾ ਜਾਰੀ ਰੱਖਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਦੀ ਆਵਾਜ਼ ਸਾਡੀ ਯੋਜਨਾਬੰਦੀ ਵਿੱਚ ਇੱਕ ਮਜ਼ਬੂਤ ਸੇਧ ਦੇਣ ਵਾਲੀ ਚੀਜ਼ ਵਜੋਂ ਮੌਜੂਦ ਰਹਿੰਦੀ ਹੈ। ਪਿਛਲੇ ਸਾਲ ਦੌਰਾਨ ਹਜ਼ਾਰਾਂ ਹੀ ਲੋਕਾਂ ਨੇ ਸਾਡੇ ਭਾਈਚਾਰੇ ਦੇ ਸਮਾਗਮਾਂ ਅਤੇ ਟੈਲੀਫੋਨ ਰਾਹੀਂ ਟਾਊਨ-ਹਾਲ ਮੀਟਿੰਗ ਵਿੱਚ ਭਾਗ ਲਿਆ ਹੈ। ਸਾਡੀ ਫਾਊਂਡੇਸ਼ਨ ਦੇ ਸਮਰਥਿਤ ਕਾਰਜ ਅਤੇ ਸਾਡੇ ਭਾਈਚਾਰੇ ਦੇ ਦਿਆਲੂਪਣ ਰਾਹੀਂ, ਅਸੀਂ ਸਾਡੇ ਹਸਪਤਾਲ ਦੀ ਉੱਚ ਤਰਜੀਹ ਅਤੇ ਭਵਿੱਖੀ ਲੋੜਾਂ ਦੇ ਸਮਰਥਨ ਵਿੱਚ \$32.14 ਮਿਲੀਅਨ ਇਕੱਤਰ ਕੀਤੇ ਹਨ।

ਜਿਹੜਾ ਵੇਗ ਅਸੀਂ ਅੱਜ ਮਹਿਸੂਸ ਕਰ ਰਹੇ ਹਾਂ, ਉਹ ਸਾਡੇ ਅਦਭੁੱਤ ਅਮਲੇ, ਡਾਕਟਰਾਂ, ਨਰਸਾਂ, ਸਹਾਇਕ ਸਿਹਤ ਪੇਸ਼ੇਵਰਾਂ, ਸਿਖਿਆਰਥੀਆਂ, ਸਵੈਸੇਵੀਆਂ ਅਤੇ ਦਾਨੀਆਂ ਦੇ ਬਿਨਾਂ ਸੰਭਵ ਨਹੀਂ ਸੀ ਹੋਣਾ। ਤੁਹਾਡੇ ਜੋਸ਼ ਅਤੇ ਤੁਹਾਡੇ ਸਮਰਥਣ ਵਾਸਤੇ ਤੁਹਾਡਾ ਧੰਨਵਾਦ। ਇਕੱਠਿਆਂ ਮਿਲਕੇ ਅਸੀਂ ਇੱਕ ਵਧੇਰੇ ਸਿਹਤਮੰਦ ਭਾਈਚਾਰੇ ਵਾਸਤੇ ਨਵੀਂ ਕਿਸਮ ਦੀ ਸਿਹਤ ਸੰਭਾਲ ਹਾਸਲ ਕਰਾਂਗੇ।



Earl *Michelle*

ਈਡਵਾਰਡ ਸੈਲਰਜ਼, ਬੋਰਡ ਆਫ ਡਾਇਰੈਕਟਰਜ਼, ਟ੍ਰਿਲੀਅਮ ਹੈਲਥ ਪਾਰਟਨਰਜ਼
ਮਿਸ਼ਲ ਡੀਏਮੈਨੁਅਲ, ਪ੍ਰੈਜ਼ੀਡੈਂਟ ਅਤੇ CEO, ਟ੍ਰਿਲੀਅਮ ਹੈਲਥ ਪਾਰਟਨਰਜ਼

Kaldan *Stev*

ਡਾਕਟਰ ਕੇਲਿਨ ਸਾਲਡਾਨਾ, ਚੇਅਰ, ਬੋਰਡ ਆਫ ਡਾਇਰੈਕਟਰਜ਼, ਟ੍ਰਿਲੀਅਮ ਹੈਲਥ ਪਾਰਟਨਰਜ਼ ਫਾਊਂਡੇਸ਼ਨ
ਸਟੀਵ ਹੋਸਕੋਟ, ਪ੍ਰੈਜ਼ੀਡੈਂਟ ਐਂਡ CEO, ਟ੍ਰਿਲੀਅਮ ਹੈਲਥ ਪਾਰਟਨਰਜ਼ ਫਾਊਂਡੇਸ਼ਨ

ਇੱਕ ਨਵੀਂ ਕਿਸਮ ਦੀ ਸਿ

ਵਧੇਰੇ ਸਿਹਤਮੰਦ ਬੱਚਿਆਂ ਵਾਸਤੇ ਮਰੀਜ਼ਾਂ ਅਤੇ ਪਰਿਵਾਰਾਂ ਦੇ ਨਾਲ ਭਾਈਵਾਲੀ ਕਰਨਾ ਜੀਵਨਭਰ ਦੀ ਤੰਦਰੁਸਤੀ ਵਾਸਤੇ ਫਾਊਂਡੇਸ਼ਨ ਦੀ ਸਿਰਜਣਾ ਕਰਨਾ

ਪੀਲ ਖੇਤਰ ਵਿੱਚ ਤਿੰਨ ਵਿਦਿਆਰਥੀਆਂ ਵਿੱਚੋਂ ਇੱਕ ਦਾ ਭਾਰ ਹੱਦੋਂ ਵੱਧ ਹੋਣ ਜਾਂ ਮੋਟਾਪੇ ਦਾ ਸਿਕਾਰ ਹੋਣ ਦੇ ਨਾਲ, ਅਤੇ ਸਾਡੇ ਸਭ ਤੋਂ ਜਵਾਨ ਭਾਈਚਾਰਾ ਮੈਂਬਰਾਂ ਵਿੱਚੋਂ ਕੁਝ ਕੁ ਵਿੱਚ ਕਿਸਮ 2 ਡਾਇਬਿਟੀਜ਼ ਦੀਆਂ ਐਸਤ ਤੋਂ ਵਧੇਰੇ ਦਰਾਂ ਪਾਏ ਜਾਣ ਕਰਕੇ, ਟ੍ਰਿਲੀਅਮ ਹੈਲਥ ਪਾਰਟਨਰਜ਼ ਜਾਣਦੀ ਸੀ ਕਿ ਇਸਨੂੰ ਸਾਡੀਆਂ ਭਵਿੱਖ ਦੀਆਂ ਪੀੜ੍ਹੀਆਂ ਵਾਸਤੇ ਇੱਕ ਸਿਹਤਮੰਦ ਨੀਂਹ ਦਾ ਨੀਂਹ-ਪੱਥਰ ਰੱਖਣਾ ਪੈਣਾ ਹੈ। ਸਾਡਾ ਮਿਸ਼ਨ ਏਹੀ ਹੈ, ਇੱਕ ਵਧੇਰੇ ਸਿਹਤਮੰਦ ਭਾਈਚਾਰਾ

ਮੈਡਾਵੀ ਹੈਲਥ ਫਾਊਂਡੇਸ਼ਨ ਵੱਲੋਂ ਮਿਲੀ \$1.25 ਮਿਲੀਅਨ ਦੀ ਗਰਾਂਟ ਦੇ ਸਹਿਯੋਗ ਨਾਲ, ਡਾਕਟਰ ਈਆਨ ਜ਼ੈਨਲੀਆ, ਜੋ THP ਵਿਖੇ ਪੀਡੀਐਟਰਿਕ ਇੰਡੇਕਸੀਏਲੋਲੋਜਿਸਟ ਹਨ, ਅਤੇ ਡਾਕਟਰਾਂ, ਆਹਾਰ-ਮਾਹਰਾਂ ਅਤੇ ਸਮਾਜ ਸੇਵਕਾਂ ਦੀ ਇੱਕ ਅੰਤਰ-ਪੇਸ਼ੇਵਰ ਟੀਮ ਨੇ 2015 ਵਿੱਚ ਕਿੱਡਨਿਟ ਹੈਲਥ ਐਂਡ ਵੈੱਲਨੈੱਸ ਕਲੀਨਿਕ ਨੂੰ ਲੋਕ-ਅਰਪਣ ਕੀਤਾ, ਇਹ ਇੱਕ ਦੋ-ਸਾਲਾ ਮਰੀਜ਼ ਅਤੇ ਪਰਿਵਾਰ-ਕੇਂਦਰਤ ਭਾਰ ਦੇ ਪ੍ਰਬੰਧਨ ਦਾ ਪ੍ਰੋਗਰਾਮ ਹੈ ਜੋ ਮੋਟਾਪੇ ਅਤੇ ਕਿਸਮ 2 ਡਾਇਬਿਟੀਜ਼ ਨਾਲ ਸੰਘਰਸ਼ ਕਰ ਰਹੇ 2 ਤੋਂ 17 ਸਾਲਾਂ ਦੇ ਬੱਚਿਆਂ ਦੀ ਸਹਾਇਤਾ ਕਰ ਰਿਹਾ ਹੈ।

ਇੱਕ ਰੋਲਿਸਟਿਕ ਰੋਕਥਾਮ ਅਤੇ ਇਲਾਜ ਪ੍ਰੋਗਰਾਮ ਵਜੋਂ ਵਿਉਂਤਿਆ, ਕਿੱਡਨਿਟ ਭਾਗੀਦਾਰਾਂ ਦੀਆਂ ਸਮਾਜਕ, ਸੱਭਿਆਚਾਰਕ ਅਤੇ ਧਾਰਮਿਕ ਪ੍ਰਥਾਵਾਂ ਨੂੰ ਗਿਣਤੀ-ਮਿਣਤੀ ਵਿੱਚ ਲੈਂਦੇ ਹੋਏ, ਇਲਾਜ ਦੀਆਂ ਯੋਜਨਾਵਾਂ ਨੂੰ ਮਰੀਜ਼ਾਂ ਦੀਆਂ ਲੋੜਾਂ ਅਨੁਸਾਰ ਵਿਸ਼ੇਸ਼-ਵਿਉਂਤਬੱਧ ਕਰਦਾ ਹੈ।

ਹਸਪਤਾਲ ਅਤੇ ਭਾਈਚਾਰੇ ਦੋਨਾਂ ਵਿੱਚ ਵਾਪਰਦੇ ਹੋਏ, ਸੇਵਾਵਾਂ ਵਿੱਚ ਗਰੁੱਪ ਅਤੇ ਵਿਅਕਤੀਗਤ ਸਲਾਹ-ਮਸ਼ਵਰਾ, ਸਿੱਖਿਆ ਅਤੇ ਸਰੀਰਕ ਕਿਰਿਆ ਦੇ ਸੈਸ਼ਨ ਸ਼ਾਮਲ ਹਨ। ਭਾਗੀਦਾਰ

ਆਪਣੇ ਨਾਲ ਦੇ ਲੋਕਾਂ ਨਾਲ ਇੱਕ ਬਹੁਮੁੱਲਾ ਅਨੁਭਵ ਹਾਸਲ ਕਰਦੇ ਹਨ ਜਦ ਉਹ ਆਪਣੇ ਨਵੇਂ ਹੁਨਰਾਂ ਵਿੱਚ ਵਿਸ਼ਵਾਸ ਪ੍ਰਾਪਤ ਕਰਦੇ ਹਨ ਅਤੇ ਇੱਕ ਵਧੇਰੇ ਸਿਹਤਮੰਦ ਭਵਿੱਖ ਵਾਸਤੇ ਕਾਰਜ ਕਰਦੇ ਹਨ।

ਸਭ ਤੋਂ ਪਹਿਲੇ ਭਾਗੀਦਾਰਾਂ ਵਿੱਚੋਂ ਇੱਕ, ਅਮਾਂਡਾ ਦੇ ਪਿਤਾ ਜੀ ਕਹਿੰਦੇ ਹਨ "ਇਸ ਪ੍ਰੋਗਰਾਮ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਕੇਵਲ ਸਕੋਲ ਉੱਤੇ ਦਿਖਦੇ ਨੰਬਰਾਂ ਤੱਕ ਹੀ ਸੀਮਤ ਨਹੀਂ ਹੈ।" "ਇਹ ਜਾਗਰੂਕਤਾ ਅਤੇ ਪ੍ਰੇਰਨਾ ਬਾਰੇ ਹੈ, ਅਤੇ ਇਸ ਨਾਲ ਬਹੁਤ ਫਰਕ ਆ ਰਿਹਾ ਹੈ।" ਅਮਾਂਡਾ ਹੁਣ ਸਰੀਰਕ ਕਿਰਿਆ ਦਾ ਮਜ਼ਾ ਲੈਣ ਲੱਗੀ ਹੈ - ਉਸ ਵਿੱਚ ਲੋਹੜਿਆਂ ਦੀ ਉਰਜਾ ਹੈ ਅਤੇ ਉਹ ਬੱਸ ਖੜ੍ਹੀ ਹੋਣਾ ਅਤੇ ਨੱਚਣਾ-ਕੁੱਦਣਾ ਚਾਹੁੰਦੀ ਹੈ। ਇਹ ਇੱਕ ਅਜਿਹੀ ਤਬਦੀਲੀ ਹੈ ਜੋ ਜੀਵਨਭਰ ਤੱਕ ਰਹੇਗੀ।"

ਪਰਿਵਾਰਾਂ ਤੋਂ ਮਿਲਦੇ ਲਗਾਤਾਰ ਪ੍ਰਤੀਕਰਮ ਦੇ ਨਾਲ, ਕਲੀਨਿਕ ਦੇ ਲੋਕ-ਅਰਪਣ ਤੋਂ ਲੈਕੇ ਪ੍ਰਾਪਤ ਹੋਈਆਂ 200 ਤੋਂ ਵੱਧ ਸਿਫਾਰਸ਼ਾਂ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਕਿੱਡਨਿਟ ਦਾ ਉਪਜਣਾ ਅਜੇ ਵੀ ਜਾਰੀ ਹੈ।

ਸਾਡੇ ਭਾਈਚਾਰੇ ਦੇ ਮੈਂਬਰਾਂ ਨੂੰ ਉਨੇ ਸਿਹਤਮੰਦ ਹੋਣ ਵਿੱਚ ਮਦਦ ਕਰਨ ਲਈ ਜਿੰਨੇ ਉਹ ਵੱਧ ਤੋਂ ਵੱਧ ਹੋ ਸਕਦੇ ਹਨ, ਹਰੇਕ ਕਦਮ 'ਤੇ ਸਾਡੇ ਮਰੀਜ਼ਾਂ ਨੂੰ ਉਹਨਾਂ ਦੀ ਸੰਭਾਲ ਵਿੱਚ ਸ਼ਾਮਲ ਕਰਨਾ ਉਹਨਾਂ ਨੂੰ ਸ਼ਕਤੀ-ਸੰਪੰਨ ਬਣਾਉਣ ਦੀ ਸਾਡੀ ਨਿਰਵਿਘਨ ਵਚਨਬੱਧਤਾ ਦਾ ਇੱਕ ਭਾਗ ਹੈ।



ਵਧੇਰੇ ਸਿਹਤਮੰਦ ਬਾਲਗਾਂ ਵਾਸਤੇ ਸੰਭਾਲ ਦੀ ਇੱਕ ਅੰਤਰ-ਕਨੈਕਟਡ ਪ੍ਰਣਾਲੀ ਦੀ ਸਿਰਜਣਾ ਕਰਨਾ ਦਿਲ ਦੀ ਸੰਭਾਲ ਦੇ ਕੇਂਦਰ ਵਿੱਚ ਮਰੀਜ਼ਾਂ ਨੂੰ ਰੱਖਣਾ

ਦਿਲ ਦੀ ਸਰਜਰੀ ਤੋਂ ਬਾਅਦ ਘਰ ਵਾਪਸ ਆਉਣਾ ਮਰੀਜ਼ਾਂ ਅਤੇ ਪਰਿਵਾਰਾਂ ਨੂੰ ਅਜਿਹੇ ਪ੍ਰਸ਼ਨਾਂ ਦੇ ਨਾਲ ਛੱਡ ਸਕਦਾ ਹੈ ਜੋ ਚਿੰਤਾ ਅਤੇ ਤਣਾਅ ਦਾ ਕਾਰਨ ਬਣ ਸਕਦੇ ਹਨ। "ਹਸਪਤਾਲ ਵਿੱਚੋਂ ਬਾਹਰ ਜਾਣਾ ਬਹੁਤ ਡਰਾਵਣਾ ਸੀ," ਇਹ ਕਹਿਣਾ ਹੈ ਰੌਡਾ ਦਾ, ਜਿਸਨੇ THP ਦੀ ਮਿਸੀਸਾਊਗਾ ਹਸਪਤਾਲ ਸਾਈਟ ਵਿਖੇ ਹਾਲੀਆ ਸਮੇਂ ਵਿੱਚ ਕੁਆਡਰੱਪਲ ਬਾਈਪਾਸ ਸਰਜਰੀ ਕਰਵਾਈ ਸੀ। "ਮੈਨੂੰ ਪਹਿਲਾਂ ਕਦੇ ਕੋਈ ਖਾਸ ਤਕਲੀਫ ਨਹੀਂ ਹੋਈ ਸੀ ਅਤੇ ਮੈਨੂੰ ਨਹੀਂ ਸੀ ਪਤਾ ਕਿ ਕਿਸ ਚੀਜ਼ ਦੀ ਉਮੀਦ ਕਰਨੀ ਹੈ।"

ਟ੍ਰਿਲੀਅਮ ਹੈਲਥ ਪਾਰਟਨਰਜ਼ ਅਤੇ ਸੇਂਟ ਐਲਿਜ਼ਾਬੈਥ ਹੋਮ ਕੇਅਰ ਵਿਚਕਾਰ ਇੱਕ ਨਿਵੇਕਲੀ ਭਾਈਵਾਲੀ ਇਹ ਯਕੀਨੀ ਬਣਾਉਂਦੀ ਹੈ ਕਿ ਜਦ ਦਿਲ ਦੇ ਮਰੀਜ਼ ਇੱਕ ਵਾਰ ਹਸਪਤਾਲ ਤੋਂ ਬਾਹਰ ਚਲੇ ਜਾਂਦੇ ਹਨ ਤਾਂ ਮਰੀਜ਼ ਵਾਸਤੇ ਛੁੱਟੀ ਮਿਲਣ ਤੋਂ ਬਾਅਦ ਦੀ ਸੰਭਾਲ ਯੋਜਨਾ ਵਿਕਸਿਤ ਕਰਨ ਲਈ ਹਸਪਤਾਲ ਅਤੇ ਘਰੇਲੂ ਸੰਭਾਲ ਟੀਮਾਂ ਨੂੰ ਇਕੱਠਿਆਂ ਕਰਨ ਦੁਆਰਾ ਉਹਨਾਂ ਦੀ ਚੰਗੀ ਤਰ੍ਹਾਂ ਸਹਾਇਤਾ ਕੀਤੀ ਜਾਂਦੀ ਹੈ।

"ਇੱਕ ਰਸਮੀ ਭਾਈਵਾਲੀ ਦੀ ਸਿਰਜਣਾ ਕਰਨ ਨੇ ਸਾਨੂੰ ਸੰਚਾਰ ਸਬੰਧੀ ਰੁਕਾਵਟਾਂ ਨੂੰ ਦੂਰ ਕਰਨ ਅਤੇ ਇੱਕ ਟੀਮ ਵਜੋਂ ਇਕੱਠਿਆਂ ਕਾਰਜ ਕਰਨ ਦੇ ਯੋਗ ਬਣਾਇਆ ਹੈ," ਇਹ ਕਹਿਣਾ ਹੈ ਰੀਟਾ ਫੇਨਿੰਜਾ ਦਾ, ਜੋ ਸੇਂਟ ਐਲਿਜ਼ਾਬੈਥ ਵਿਖੇ ਚੀਫ਼ ਬਿਜਨਸ ਆਫੀਸਰ/SVP ਇੰਨੋਵੇਸ਼ਨ ਹੈ।

ਇਸਦੇ ਸਫਲ ਹੋਣ ਦੀ ਕੁੰਜੀ ਟੀਮ-ਕਾਰਜ ਹੈ। ਸੇਂਟ ਐਲਿਜ਼ਾਬੈਥ ਅਤੇ THP ਦੋਨਾਂ ਥਾਂਵਾਂ ਦੀਆਂ ਟੀਮਾਂ ਇਲੈਕਟਰਾਨਿਕ ਤਰੀਕੇ ਨਾਲ ਹਰੇਕ ਮਰੀਜ਼ ਵਾਸਤੇ ਇੱਕੋ ਜਾਣਕਾਰੀ ਤੱਕ ਪਹੁੰਚ ਕਰ ਸਕਦੀਆਂ ਹਨ ਅਤੇ ਸੇਂਟ ਐਲਿਜ਼ਾਬੈਥ ਦੀਆਂ ਨਰਸਾਂ ਸੁਰੱਖਿਅਤ ਫੋਨਾਂ ਅਤੇ

ਟੈਬਲੈੱਟਾਂ ਦੀ ਵਰਤੋਂ ਕਰਕੇ ਸਿੱਧਾ ਮਰੀਜ਼ ਦੇ ਘਰ ਤੋਂ THP ਦੀ ਦਿਲ ਸਬੰਧੀ ਟੀਮ ਨਾਲ ਸਲਾਹ-ਮਸ਼ਵਰਾ ਕਰਦੀਆਂ ਹਨ।

ਇੱਕ 24-ਘੰਟੇ ਦੀ ਫੋਨ ਲਾਈਨ ਮਰੀਜ਼ਾਂ ਨੂੰ ਬਿਨਾਂ ਸੰਕਟਕਾਲੀਨ ਵਿਭਾਗ ਵਿੱਚ ਜਾਣ ਦੇ ਆਪਣੇ ਸਵਾਲਾਂ ਅਤੇ ਫਿਕਰਾਂ ਦਾ ਨਿਪਟਾਰਾ ਕਰਨ ਦੇ ਯੋਗ ਬਣਾਉਂਦੀ ਹੈ।

ਜਦ ਰੌਡਾ ਨੂੰ ਸਰਜਰੀ ਦੇ ਇੱਕ ਹਫ਼ਤੇ ਦੇ ਬਾਅਦ ਤੇਜ਼ ਬੁਖਾਰ ਹੋ ਗਿਆ ਤਾਂ ਉਸਨੇ 24-ਘੰਟੇ ਚਾਲੂ ਲਾਈਨ 'ਤੇ ਕਾਲ ਕੀਤੀ ਅਤੇ ਤਾਲਮੇਲਕਰਤਾ ਨੇ ਤੁਰੰਤ ਇੱਕ ਸੇਂਟ ਐਲਿਜ਼ਾਬੈਥ ਨਰਸ ਨੂੰ ਰੌਡਾ ਦੇ ਘਰ ਮੁਲਾਕਾਤ ਕਰਨ ਲਈ ਭੇਜਿਆ। ਨਰਸ ਨੇ ਰੌਡਾ ਦੇ ਕੱਟ ਦੀ ਫੋਟੋ THP ਨੂੰ ਭੇਜੀ, ਜਿੱਥੇ ਇੱਕ ਸਰਜਨ ਨੇ ਸੰਭਾਵਿਤ ਤੌਰ 'ਤੇ ਇੱਕ ਗੰਭੀਰ ਲਾਗ ਦੀ ਪੁਸ਼ਟੀ ਕੀਤੀ ਅਤੇ ਰੌਡਾ ਦੀ ਫਾਰਮੇਸੀ ਨੂੰ ਦਵਾਈ ਦੀ ਤਜਵੀਜ਼ ਫੈਕਸ ਕਰ ਦਿੱਤੀ, ਜਿਸਨੇ ਇਲਾਜ ਨੂੰ ਕੁਝ ਕੁ ਘੰਟਿਆਂ ਵਿੱਚ ਹੀ ਸ਼ੁਰੂ ਹੋ ਜਾਣ ਦੇ ਯੋਗ ਬਣਾ ਦਿੱਤਾ। ਪਹਿਲਾਂ ਤੋਂ ਹੀ ਬਿਹਤਰ ਮਹਿਸੂਸ ਕਰ ਰਹੀ ਰੌਡਾ ਅਗਲੇ ਦਿਨ ਵਧੀਕ ਪੈਰਵਾਈ ਵਾਸਤੇ ਸਰਜਨ ਨੂੰ ਮਿਲਣ ਲਈ ਕਲੀਨਿਕ ਗਈ।

ਨਵੀਆਂ ਭਾਈਵਾਲੀਆਂ ਨੂੰ ਬਣਾਉਣਾ ਅਤੇ ਨਵੇਂ ਐਜ਼ਾਰ ਲੱਭਣਾ ਸਾਨੂੰ ਸੰਭਾਲ ਦੀ ਇੱਕ ਅੰਤਰ-ਕਨੈਕਟਡ ਪ੍ਰਣਾਲੀ ਪ੍ਰਦਾਨ ਕਰਾਉਣ ਵਿੱਚ ਮਦਦ ਕਰ ਰਹੇ ਹਨ ਜਿਸਨੂੰ ਹਸਪਤਾਲ ਦੇ ਅੰਦਰ ਅਤੇ ਇਸ ਤੋਂ ਬਾਹਰ ਦੋਨੋਂ ਥਾਂਵਾਂ 'ਤੇ ਮਰੀਜ਼ ਦੇ ਗਿਰਦ ਵਿਵਸਥਿਤ ਕੀਤਾ ਗਿਆ ਹੈ।



ਹਰਤ ਸੰਭਾਲ ਨੂੰ ਅੱਗੇ ਵਧਾਉਣਾ

ਵਧੇਰੇ ਸਿਹਤਮੰਦ ਬਜ਼ੁਰਗਾਂ ਵਾਸਤੇ ਨਵੀਆਂ ਪਹੁੰਚਾਂ ਬਜ਼ੁਰਗ ਮਰੀਜ਼ਾਂ ਨੂੰ ਹਸਪਤਾਲ ਵਿੱਚ ਤਕੜੇ ਬਣੇ ਰਹਿਣ ਵਿੱਚ ਮਦਦ ਕਰਨਾ

2015 ਵਿੱਚ, ਟ੍ਰਿਲੀਅਮ ਹੈਲਥ ਪਾਰਟਨਰਜ਼ ਨੇ ਆਪਣੇ ਸਫਲ ਹਸਪਤਾਲ ਐਲਡਰ ਲਾਈਫ ਪ੍ਰੋਗਰਾਮ (HELP) ਦਾ ਮਿਸ਼ੀਸਾਉਗਾ ਹਸਪਤਾਲ ਸਾਈਟ ਤੋਂ ਆਪਣੇ ਕਰੈਡਿਟ ਵੈਲੀ ਹਸਪਤਾਲ ਦੀ ਸਾਈਟ ਤੱਕ ਵਿਸਤਾਰ ਕੀਤਾ। "ਇਹ ਇੱਕ ਸਾਨਦਾਰ ਪ੍ਰੋਗਰਾਮ ਹੈ ਜੋ ਯੂ.ਐੱਸ. ਵਿੱਚ ਸ਼ੁਰੂ ਹੋਇਆ ਸੀ। ਸਬੂਤ-ਆਧਾਰਿਤ ਦਖਲਅੰਦਾਜ਼ੀਆਂ ਮਰੀਜ਼ਾਂ ਨੂੰ ਹਸਪਤਾਲ ਵਿੱਚ ਰਹਿਣ ਦੌਰਾਨ ਸਰੀਰਕ ਅਤੇ ਮਾਨਸਿਕ ਕਾਰਜ-ਪ੍ਰਣਾਲੀ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀਆਂ ਹਨ," ਇਹ ਕਹਿਣਾ ਹੈ ਜੋਆਨੇ ਚੇਨ, ਮੈਨੇਜਰ, ਸੀਨੀਅਰਜ਼ ਸਰਵਿਸਜ਼ ਐਂਡ ਪ੍ਰਾਇਮਰੀ ਕੇਅਰ ਦਾ।

"2011 ਵਿੱਚ ਮਿਸ਼ੀਸਾਉਗਾ ਹਸਪਤਾਲ ਵਿਖੇ ਸ਼ੁਰੂ ਕੀਤੀ HELP ਦੀ ਨੀਂਹ ਅੰਤਰਰਾਸ਼ਟਰੀ-ਮਾਨਤਾ ਪ੍ਰਾਪਤ ਸਰਵੋਤਮ ਪ੍ਰਥਾਵਾਂ 'ਤੇ ਰੱਖੀ ਗਈ।"

ਜਦ 70 ਸਾਲਾਂ ਦੇ ਜਾਂ ਇਸਤੋਂ ਵੱਡੀ ਉਮਰ ਦੇ ਮਰੀਜ਼ਾਂ ਨੂੰ ਦਾਖਲ ਕੀਤਾ ਜਾਂਦਾ ਹੈ, ਤਾਂ ਬੁਢਾਪੇ ਸਬੰਧੀ ਸਿਖਲਾਈ ਵਾਲਾ ਇੱਕ ਸਹਿਯੋਗੀ ਸਿਹਤ ਪੇਸ਼ੇਵਰ ਇਹ ਦੇਖਣ ਲਈ ਇੱਕ ਸ਼ੁਰੂਆਤੀ ਪੜਤਾਲ ਕਰਦਾ ਹੈ ਕਿ ਉਹਨਾਂ ਨੂੰ ਡੈਲੀਰੀਅਮ ਜਾਂ ਪਤਨ ਦਾ ਖਤਰਾ ਤਾਂ ਨਹੀਂ ਹੈ। ਖਤਰੇ ਵਾਲੇ ਮਰੀਜ਼ਾਂ ਦਾ ਉਹਨਾਂ ਦੀ ਸਿਹਤ ਸੰਭਾਲ ਟੀਮ ਦੁਆਰਾ ਇਹ ਦੇਖਣ ਲਈ ਨੇੜਿਓਂ ਮੁਲਾਂਕਣ ਕੀਤਾ ਜਾਂਦਾ ਹੈ ਕਿ ਉਹ ਕਿੰਨੀ ਕੁ ਚੰਗੀ ਤਰ੍ਹਾਂ ਖਾਣਾ ਖਾ ਰਹੇ ਹਨ ਅਤੇ ਸੌਂ ਰਹੇ ਹਨ, ਉਹਨਾਂ ਦੇ ਜਲੀਕਰਨ ਦਾ ਪੱਧਰ ਅਤੇ ਬੌਧਿਕ ਅਵਸਥਾ ਕੀ ਹੈ। ਨਤੀਜਿਆਂ ਦੇ ਆਧਾਰ 'ਤੇ, ਵਿਸ਼ੇਸ਼ਗ ਇੱਕ ਰੋਕਥਾਮ ਯੋਜਨਾ ਵਿਕਸਿਤ ਕਰਦਾ ਹੈ ਜਿਸ ਵਿੱਚ ਮਰੀਜ਼ਾਂ ਦੇ ਦਿਮਾਗਾਂ ਵਾਸਤੇ ਮਨੋਰੰਜਕ ਕਿਰਿਆਵਾਂ ਅਤੇ ਪਹੋਲੀਆਂ ਜਾਂ ਉਹਨਾਂ ਦੇ ਬਿਸਤਰੇ ਵਿੱਚ ਜਾਂ ਕੁਰਸੀ ਵਿੱਚ ਬੈਠੇ ਹੋਣ ਦੌਰਾਨ ਉਹਨਾਂ ਨੂੰ ਸਰੀਰਕ ਤਾਕਤ ਬਣਾਈ ਰੱਖਣ ਵਿੱਚ ਮਦਦ ਕਰਨਾ ਸ਼ਾਮਲ ਹੈ।

ਜੀਵਨ ਦੇ ਸਾਰੇ ਪੜਾਵਾਂ 'ਤੇ ਮਾਨਸਿਕ ਅਤੇ ਸਰੀਰਕ ਸਿਹਤ ਵਿੱਚ ਸੁਧਾਰ ਕਰਨਾ

ਯੂਨੀਵਰਸਿਟੀ ਆਫ ਟੋਰੰਟੋ ਦੇ, ਸੈਂਟਰ ਫਾਰ ਅਡਿਕਸ਼ਨਜ਼ ਐਂਡ ਮੈਂਟਲ ਹੈਲਥ ਅਤੇ ਹਸਪਤਾਲ ਫਾਰ ਸਿੱਕ ਚਿਲਡਰਨ ਦੇ ਨਾਲ ਮਿਲਕੇ, THP ਉਹਨਾਂ ਲੋਕਾਂ ਵਾਸਤੇ ਸਿੱਟਿਆਂ ਵਿੱਚ ਸੁਧਾਰ ਕਰਨ 'ਤੇ ਧਿਆਨ-ਕੇਂਦਰਤ ਹੈ ਜੋ ਮਾਨਸਿਕ ਅਤੇ ਸਰੀਰਕ ਬਿਮਾਰੀ ਦੋਨਾਂ ਦੇ ਨਾਲ ਜੀਵਨ ਬਸਰ ਕਰ ਰਹੇ ਹਨ। ਮੈਡੀਕਲ ਸਾਈਕਾਈਐਟਰੀ ਅਲਾਈਂਸ (MPA) ਸਿਹਤ ਨੂੰ ਪੁਨਰ-ਬਹਾਲ ਕਰਨ ਅਤੇ ਬਣਾਈ ਰੱਖਣ ਲਈ ਨਵੀਆਂ ਪਹੁੰਚਾਂ ਡਿਜ਼ਾਈਨ ਕਰਨ ਵਾਸਤੇ ਸਿਹਤ ਸੰਭਾਲ ਪ੍ਰਦਾਨਕਾਂ ਦੀਆਂ ਟੀਮਾਂ ਦਾ ਮਰੀਜ਼ਾਂ ਅਤੇ ਉਹਨਾਂ ਦੇ ਨਜ਼ਦੀਕੀ ਲੋਕਾਂ ਨਾਲ ਮੇਲ ਕਰਵਾ ਰਿਹਾ ਹੈ।

ਪਿਛਲੇ ਸਾਲ ਵਿੱਚ, ਕਈ MPA ਪ੍ਰੋਜੈਕਟਾਂ ਦੀ ਸ਼ੁਰੂਆਤ ਦੇ ਨਾਲ THP ਨੇ ਇਸ ਖੇਤਰ ਵਿੱਚ ਕਈ ਕਦਮ ਉਠਾਏ ਹਨ। ਹਸਪਤਾਲ ਵਿੱਚ ਦਾਖਲ ਕੀਤੇ ਬਾਲਗ ਅਤੇ ਸੀਨੀਅਰ ਮਰੀਜ਼ਾਂ ਵਾਸਤੇ ਇਹ ਪਹੁੰਚ ਰੋਕਥਾਮ ਉੱਤੇ, ਇੱਕ ਜਾਂ ਵਧੇਰੇ ਸਰੀਰਕ ਬਿਮਾਰੀਆਂ ਵਾਲੇ ਲੋਕਾਂ ਵਿੱਚ ਡੈਲੀਰੀਅਮ ਦਾ ਜਲਦ ਪਤਾ ਲਾਉਣ ਅਤੇ ਇਸਦੇ ਪ੍ਰਬੰਧਨ 'ਤੇ ਧਿਆਨ ਕੇਂਦਰਿਤ ਹੁੰਦੀ ਹੈ। ਹਸਪਤਾਲ ਵਿੱਚ ਪ੍ਰਾਪਤ ਕੀਤੀ ਡੈਲੀਰੀਅਮ ਹਸਪਤਾਲ ਵਿੱਚ ਵਧੇ ਹੋਏ ਠਹਿਰਾਓ, ਅਤੇ ਨਾਲ ਹੀ ਵਧੀ ਹੋਈ ਮੌਤ ਦਰ, ਮਰਨਸ਼ੀਲਤਾ, ਅਤੇ ਬੌਧਿਕ ਵਿਕਾਰ ਨਾਲ ਜੁੜੀ ਹੁੰਦੀ ਹੈ।

ਹਸਪਤਾਲ ਦੇ ਬਾਹਰ, ਬਜ਼ੁਰਗ ਲੋਕਾਂ ਲਈ ਇੱਕ ਪ੍ਰਯੋਗਿਕ ਪ੍ਰੋਗਰਾਮ ਨਾਲੋ-ਨਾਲ ਹੋਣ ਵਾਲੀਆਂ ਮਾਨਸਿਕ ਅਤੇ ਸਰੀਰਕ ਅਵਸਥਾਵਾਂ ਦੇ ਪ੍ਰਬੰਧਨ ਸਬੰਧੀ ਪਹੁੰਚ, ਸੇਵਾਵਾਂ ਦੇ ਆਵਾਗੋਣ ਅਤੇ ਸਿੱਖਿਆ ਵਿੱਚ ਸੁਧਾਰ ਕਰਨ ਦਾ ਟੀਚਾ ਰੱਖਦਾ ਹੈ।

THP ਡਾਇਬਿਟੀਜ਼ ਅਤੇ ਉਦਾਸੀਨਤਾ ਵਾਲੇ ਨੌਜਵਾਨਾਂ ਵਾਸਤੇ ਸਿੱਟਿਆਂ ਵਿੱਚ ਸੁਧਾਰ ਕਰਨ 'ਤੇ ਵੀ ਧਿਆਨ ਕੇਂਦਰਤ ਕਰਦੀ ਹੈ। ਡਾਇਬਿਟੀਜ਼ ਵਾਲੇ ਅੱਲ੍ਹੜ ਉਮਰ ਦੇ ਮੁੰਡੇ-ਕੁੜੀਆਂ ਵਿੱਚ ਹੋਰਨਾਂ ਦੇ ਮੁਕਾਬਲੇ ਉਦਾਸੀਨਤਾ ਵਿਕਸਿਤ ਹੋਣ ਦੀ ਸੰਭਾਵਨਾ ਘੱਟੋ ਘੱਟ ਦੁੱਗਣੀ ਹੁੰਦੀ ਹੈ ਅਤੇ ਕਿਸੇ ਇੱਕ ਵਿਅਕਤੀ ਵਾਸਤੇ ਇਲਾਜ ਦੇ ਵਿਕਲਪ ਅਕਸਰ ਦੂਜੇ ਦੀ ਅਸਰਦਾਇਕਤਾ 'ਤੇ ਪ੍ਰਭਾਵ ਪਾਉਂਦੇ ਹਨ। ਇਸਦਾ ਹੱਲ ਕੱਢਣ ਲਈ, ਹਸਪਤਾਲ ਦੇ ਅੰਦਰ ਅਤੇ ਬਾਹਰ ਦੋਨੋਂ ਸਥਾਨਾਂ 'ਤੇ ਸਿਹਤ ਸੰਭਾਲ ਪ੍ਰਦਾਨਕਾਂ ਦੀਆਂ ਟੀਮਾਂ ਸੰਭਾਲ ਦੇ ਨਵੇਂ ਮਾਡਲਾਂ ਦੀ ਸਿਰਜਣਾ ਕਰਨ ਲਈ ਤਾਲਮੇਲ ਕਰ ਰਹੀਆਂ ਹਨ।

ਮਰੀਜ਼ਾਂ ਅਤੇ ਪਰਿਵਾਰਾਂ ਦੇ ਨਾਲ ਮਿਲਕੇ ਅਤੇ ਗੌਰਡਨ ਐਂਡ ਡੋਨਾ ਫੀਨੇ ਜਿਹੇ ਦਾਨੀਆਂ ਦੀ ਦਿਆਲੂ ਸਹਾਇਤਾ ਦੇ ਰਾਹੀਂ, ਜਿੰਨ੍ਹਾਂ ਦਾ \$5 ਮਿਲੀਅਨ ਦਾ ਤੋਹਫਾ ਫੀਨੇ ਸੈਂਟਰ ਫਾਰ ਸੀਨੀਅਰਜ਼ ਮੈਡੀਕਲ ਸਾਈਕਾਈਐਟਰੀ ਨੂੰ ਸਥਾਪਤ ਕਰਨ ਵਿੱਚ ਸਹਾਇਤਾ ਕਰੇਗਾ, MPA ਉਹਨਾਂ ਲੋਕਾਂ ਵਾਸਤੇ ਇੱਕ ਨਵੀਂ ਕਿਸਮ ਦੀ ਸਿਹਤ ਸੰਭਾਲ ਦੀ ਸਿਰਜਣਾ ਕਰ ਰਹੀ ਹੈ ਜੋ ਮਾਨਸਿਕ ਅਤੇ ਸਰੀਰਕ ਬਿਮਾਰੀ ਦੋਨਾਂ ਦੇ ਨਾਲ ਜੀਵਨ ਬਸਰ ਕਰ ਰਹੇ ਹਨ।



ਟ੍ਰਿਲੀਅਮ ਹੈਲਥ ਪਾਰਟਨਰਜ਼ ਫਾਊਂਡੇਸ਼ਨ

ਇਕੱਠਿਆਂ ਮਿਲਕੇ ਕੰਮ ਕਰਨਾ – ਸਾਡੇ ਸੁਪਨੇ ਨੂੰ ਸਾਕਾਰ ਕਰਨਾ

ਇਕੱਠਿਆਂ ਬਿਹਤਰ ਅਤੇ ਪਹਿਲਾਂ ਨਾਲੋਂ ਕਿਤੇ ਬਿਹਤਰ। 2015 ਟ੍ਰਿਲੀਅਮ ਹੈਲਥ ਪਾਰਟਨਰਜ਼ ਫਾਊਂਡੇਸ਼ਨ ਵਾਸਤੇ ਇੱਕ ਸ਼ਾਨਦਾਰ ਸਾਲ ਸੀ ਅਤੇ ਸਾਡੇ ਚਲਾਓਂਦੇ ਇਤਿਹਾਸ ਦਾ ਸਭ ਤੋਂ ਵਧੀਆ ਵੀ – ਇਹ ਸਭ ਸਾਡੇ ਸਮਰਪਿਤ ਭਾਈਚਾਰੇ ਕਰਕੇ ਹੋਇਆ।

ਸਾਡੀਆਂ ਤਿੰਨ ਸਾਈਟਾਂ ਦੇ ਸਮਰਥਨ ਵਿੱਚ ਵਿਅਕਤੀਗਤ ਅਤੇ ਕਾਰਪੋਰੇਟ ਦਾਨੀਆਂ ਨੇ 47,000 ਤੋਂ ਵੀ ਵਧੇਰੇ ਦਾਨ ਦਿੱਤੇ।

ਤੁਸੀਂ ਸਰਗਰਮੀ ਨਾਲ 113 ਭਾਈਚਾਰਕ ਫੰਡ ਇਕੱਤਰ ਸਮਾਗਮਾਂ ਰਾਹੀਂ ਸਾਡਾ ਸਮਰਥਨ ਕੀਤਾ। ਸਮਾਗਮ ਦੇ ਸਵੈਸੇਵੀਆਂ ਤੋਂ ਲੈਕੇ ਸਾਡੇ ਨਿਰਦੇਸ਼ਕਾਂ ਦੇ ਬੋਰਡ ਤੱਕ – ਸੈਂਕੜੇ ਸਵੈਸੇਵੀਆਂ ਨੇ ਆਪਣਾ ਸਮਾਂ, ਮੁਹਾਰਤ ਅਤੇ ਪ੍ਰਤਿਭਾ ਦਾ ਯੋਗਦਾਨ ਪਾਇਆ। ਸਾਡੀਆਂ ਤਿੰਨ ਸਾਈਟਾਂ ਦੇ ਸਮਰਥਨ ਵਿੱਚ ਵਿਅਕਤੀਗਤ ਅਤੇ ਕਾਰਪੋਰੇਟ ਦਾਨੀਆਂ ਨੇ 47,000 ਤੋਂ ਵੀ ਵਧੇਰੇ ਦਾਨ ਦਿੱਤੇ।

ਤੁਹਾਡੇ ਦਿਆਲੂਪਣ ਦੇ ਰਾਹੀਂ, ਅਸੀਂ \$32.1 ਮਿਲੀਅਨ ਇਕੱਤਰ ਕੀਤੇ ਤਾਂ ਜੋ ਇੱਕ ਵਧੇਰੇ ਸਿਹਤਮੰਦ ਭਾਈਚਾਰੇ ਵਾਸਤੇ ਇੱਕ ਨਵੀਂ ਕਿਸਮ ਦੀ ਸਿਹਤ ਸੰਭਾਲ ਪ੍ਰਤੀ ਸਾਡੇ ਹਸਪਤਾਲ ਦੀ ਵਚਨਬੱਧਤਾ ਨੂੰ ਅੱਗੇ ਵਧਾਇਆ ਜਾ ਸਕੇ। ਪੀਡੀਐਟਰਿਕਸ ਦੇ ਸਮਰਥਨ ਵਿੱਚ ਬੱਚਿਆਂ ਦੇ ਲੈਮਨਏਡ ਸਟੈਂਡ ਤੋਂ ਲੈਕੇ ਫੀਨੇ ਸੈਂਟਰ ਫਾਰ ਸੀਨੀਅਰਜ਼ ਮੈਡੀਕਲ ਸਾਈਕਾਈਐਟਰੀ ਨੂੰ ਸਥਾਪਤ ਕਰਨ ਲਈ ਗੈਰਫੰਡ ਐਂਡ ਡੋਨਾ ਫੀਨੇ ਵੱਲੋਂ ਰੁਪਾਂਤਰਣਕਾਰੀ \$5 ਮਿਲੀਅਨ ਦੇ ਤੋਹਫੇ ਤੱਕ, ਸਾਡੇ ਭਾਈਚਾਰੇ ਨੇ – ਅਣਗਿਣਤ ਤਰੀਕਿਆਂ ਨਾਲ, ਹਰ ਦਿਨ, ਉਸ ਅਹਿਮ ਕੰਮ ਵਿੱਚ ਆਪਣਾ ਵਿਸ਼ਵਾਸ ਜਤਾਇਆ ਜਿਸਨੂੰ ਸਾਡਾ ਹਸਪਤਾਲ ਹਾਸਲ ਕਰਦਾ ਹੈ।

ਟ੍ਰਿਲੀਅਮ ਹੈਲਥ ਪਾਰਟਨਰਜ਼ ਫਾਊਂਡੇਸ਼ਨ ਤੁਹਾਡੀ ਸੇਵਾ, ਤੁਹਾਡੀ ਵਚਨਬੱਧਤਾ ਅਤੇ ਤੁਹਾਡੇ ਉਮੀਦ ਤੋਂ ਵੱਧ ਦਿਆਲੂਪਣ ਵਾਸਤੇ ਸਾਡੇ ਭਾਈਚਾਰੇ ਦਾ ਧੰਨਵਾਦ ਕਰਦੀ ਹੈ।

